

Phrases for use in the Writing Exercise

- ਬੋਝਾ ਜਿਹਾ ਵੀ ਮੁਲ ਨਹੀਂ
- ਸਾਧੂ-ਸੰਤ, ਜੋਗੀ, ਆਦਿ
- ਨੰਗੇ ਪੈਰ ਚਲੇ ਜਾਣਾ
- ਦੇਸ਼ਾਂ ਨੂੰ ਜਿਤਣਾ
- ਵਾਹਿਗੁਰੂ ਜੀ ਨੂੰ ਯਾਦ ਨਾ ਰਖਣਾ
- ਤੀਰਥਾਂ ਤੇ ਜਾਣਾ
- ਵਾਹਿਗੁਰੂ ਜੀ ਨੂੰ ਸਚਾ ਪ੍ਰੇਮ ਕਰਨਾ

Meanings of select words (ਚੋਣਵੇਂ ਅਖਰਾਂ ਦੇ ਅਰਥ)

Word	Transcription	Literal Meaning	English Meaning
ਸੁਧ	sudh	ਵਧੀਆ	Great
ਦੁਰੰਤ	durant	ਜਿਤਿਆ ਨਾ ਜਾ ਸਕੇ	Undefeatable
ਦੁਬਾਹ	dubāh	ਜਿਨ੍ਹਾਂ ਦੀ ਝਾਲ ਝਲੀ ਨਾ ਜਾ ਸਕੇ	Inexpressible beauty
ਸਨਾਹ	sanāh	ਲੋਹੇ ਦੀ ਪੁਸ਼ਾਕ	Bullet proof outfit
ਦੁਰਜਾਨ, ਅਰੀਨ	durjān, arīn	ਵੈਰੀਆਂ ਨੂੰ	To your enemies
ਮਵਾਸਨ	mavāsan	ਆਕੀਆਂ ਨੂੰ	Rebels
ਮਲੈਂਗੇ	malaiṅge	ਤੋੜ ਦਿੰਦੇ ਹਨ	To break
ਨਿਦਾਨਿ	nidāni	ਅੰਤ ਨੂੰ	In the end
ਬੀਰ	bīr	ਜੋਧੇ, ਬਹਾਦਰ	Warrior
ਬਰਿਆਰ	bariār	ਬਲ ਵਾਲੇ	Full of strength
ਅਬਿਚਾਰਹਿ	abicārhi	ਬੇਪਰਵਾਹ	Carefree
ਭਛੱਯਾ	bhachayyā	ਖਾਣ/ਸਹਿਣ ਵਾਲੇ	Tolerant
ਗਾੜੇ	gāṛe	ਤਕੜੇ	Strong
ਗੜ੍ਹ	gaṛh	ਕਿਲਾ	Fort
ਜਾਚਕ	jācak	ਮੰਗਤੇ	Hopeful servant

List of Topics (suggested)

- ਛੋਟੇ ਸਾਹਿਬਜ਼ਾਦੇ
- ਵਡੇ ਸਾਹਿਬਜ਼ਾਦੇ
- ਸਾਕਾ ਅਕਾਲ ਤਖ਼ਤ ਸਾਹਿਬ-੧੯੮੪
- ਭਾਈ ਮਹਿਤਾਬ ਸਿੰਘ, ਸੁੱਖਾ ਸਿੰਘ (ਜਿਨ੍ਹਾਂ ਮਸਾ-ਰੰਗੜ ਨੂੰ ਸੋਧਿਆ)
- ਸ਼ਹੀਦੀ ਸੁੱਖਾ-ਜਿੰਦਾ (ਜਿਨ੍ਹਾਂ ਵੈਦਯਾ ਨੂੰ ਸੋਧਿਆ)
- ਸ਼ਹੀਦੀ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ (ਜਿਨ੍ਹਾਂ ਇੰਦਰਾ ਨੂੰ ਸੋਧਿਆ)
- ਹੋਲਾ-ਮਹੱਲਾ
- ਵੈਸਾਖੀ ੧੯੯੯
- ਵੈਸਾਖੀ ੧੯੯੯
- ਸਾਕਾ ਨਵੰਬਰ-੧੯੮੪
- ਗਤਕਾ
- ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ
- ਗੁਰੂ ਸਾਹਿਬ
- ਅੰਮ੍ਰਿਤ
- ਵਾਹਿਗੁਰੂ

Poems

Note: The excerpts have been adapted according to the usage of *Adhak* as outlined in the notes section of this curriculum. (ਅਧਕ ਦੀ ਵਰਤੋਂ ਨੂੰ ਮੁਖ ਰਖਕੇ ਲਿਖਤਾਂ ਨੂੰ ਲੋੜ ਮੁਤਾਬਕ ਬਦਲਿਆ ਗਿਆ ਹੈ।)

ਜੰਗਨਾਮਾ - ਸ਼ਾਹ ਮੁਹੰਮਦ

ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜੋ ਦੇ ਮੁਲਕ ਹਿਲਾਇ ਗਿਆ।
ਮੁਲਤਾਨ ਕਸ਼ਮੀਰ ਪਸ਼ੋਰ ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰਜ ਕੇ ਰਾਜ ਕਮਾਇ ਗਿਆ।
ਜਦੋਂ ਹੋਏ ਸਰਕਾਰ ਦੇ ਸ਼ਾਸ ਪੂਰੇ,
ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ।
ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,
ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ।
ਖੜਕ ਸਿੰਘ ਮਹਾਰਾਜਾ ਨੇ ਢਾਹ ਮਾਰੀ,
ਮੋਇਆ ਮੁਢ ਕਦੀਮ ਦਾ ਯਾਰ ਮੀਆਂ।
ਸ਼ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,
ਸਾਡਾ ਇਹੋ ਸੀ ਕੌਲ ਕਰਾਰ ਮੀਆਂ।

- The First Panjāb War, Shāh Mohammad's Jangnāmāh edited by P.K. Nijhawan, Singh Bros., Amritsar, ISBN 81-7205-228-6; P 62-64.

ਪੰਜਾਬ ਦੇ ਦਰਿਆ

ਖਾੜ ਖਾੜ ਚਲਣ
ਵਿਚ ਮੇਰੇ ਸੁਪਨਿਆਂ,
ਪੰਜਾਬ ਦੇ ਦਰਿਆ,
ਪਿਆਰ ਅਗ ਇਨ੍ਹਾਂ ਨੂੰ ਲਗੀ ਹੋਈ
ਪਿਆਰਾ ਜਪੁ ਸਾਹਿਬ ਗਾਉਂਦੇ
ਠੰਢੇ ਤੇ ਠਾਰਦੇ, ਪਿਆਰਦੇ।
ਇਥੇ ਬਾਬੇ ਦੇ ਸ਼ਬਦ ਨਟ ਪੱਥਰਾਂ ਨੂੰ ਪਿਘਲਾਇਆ
ਮਰਦਾਨੇ ਦੀ ਰਬਾਬ ਵਜੀ ਪਰਬਤਾਂ ਸਲਾਮ ਕੀਤਾ
ਬੂਟਾ ਬੂਟਾ ਵਜਦ ਵਿਚ ਨਚਿਆ
ਪੰਜਾਬ ਦੀ ਮਿੱਟੀ ਦਾ ਜ਼ੋਰਾ ਜ਼ੋਰਾ ਕੰਬਿਆ ਪਿਆਰ ਵਿਚ
ਉਸੇ ਇਲਾਹੀ ਸੁਰ ਵਿਚ ਦਰਿਆ ਪਏ ਵਗਦੇ
ਇਹ ਨਵੇਂ ਸਜਰੇ ਬਰਫਾਨੀ ਦਰਿਆਵਾਂ ਦਾ ਦੇਸ ਹੈ।
ਦਰਿਆ ਹੋ ਰਹਿਣਾ, ਦਰਿਆ ਹੋ ਜੀਣਾ, ਇਥੇ ਇਹ ਸਤਿਗੁਰਾਂ ਦਾ ਆਦੇਸ਼ ਹੈ।
ਦਰਿਆਵਾਂ ਦੇ ਮੇਲੇ ਇਥੇ
ਦਰਿਆਵਾਂ ਵਾਲੇ ਵਿਛੋੜੇ, ਡੂੰਘੇ ਤੇ ਲੰਮੇ ਸਾਰੇ ਵਡੇ ਵਡੇ ਦਰਦ ਓ।
ਇਥੇ ਖੁਲ੍ਹ ਦਾ ਮੈਦਾਨ ਹੈ, ਇਥੇ ਪਿਆਰ ਦੇ ਹੜ੍ਹਾਂ ਦਾ ਆਵੇਸ਼ ਹੈ।
- ਪ੍ਰੋ. ਪੂਰਨ ਸਿੰਘ, ਦੇਸ਼ ਪਿਆਰ ਪੰਜਾਬ ਮੇਰਾ, ਜੀਵਨੀ ਤੇ ਕਵਿਤਾ, ਲਾਹੌਰ ਬੁਕ ਸ਼ਾਪ, ਲੁਧਿਆਣਾ; ਪੰਨਾ ੭੫

ਖਬਰੇ ਮੈਂ ਉਹਨਾਂ ਚੋਂ ਹੋਸਾਂ

ਅਜ ਮੈਂ ਇਕ ਨਾਚੀਜ਼ ਵਿਚਾਰਾ,
 ਨਾ ਹੋਇਆ ਦੇ ਤੁਲ ਨਿਕਾਰਾ,
 ਭਲਕੇ ਇਸ ਦੁਨੀਆਂ ਦੇ ਵਿਚ,
 ਉਠ ਕੇ ਭੜਥੂ ਪਾਵਣਗੇ ਜੋ, ਖਬਰੇ ਮੈਂ ਉਹਨਾਂ ਚੋਂ ਹੋਸਾਂ।
 ਕੁਝ ਨਾ ਦੁਨੀਆਂ ਵਿਚ ਬਣਾਇਆ,
 ਪਰ ਜਦ ਗੇੜ ਸਮੇਂ ਦਾ ਆਇਆ,
 ਇਤਿਹਾਸਾਂ ਦੇ ਖਾਕੇ ਢਾਂਚੇ,
 ਹੋਰ ਤੋਂ ਹੋਰ ਬਣਾਵਣਗੇ ਜੋ, ਖਬਰੇ ਮੈਂ ਉਹਨਾਂ ਚੋਂ ਹੋਸਾਂ।
 ਮੈਂ ਬੁਜ਼ਦਿਲ ਨਿਤ ਝਲਦਾ ਤਾਹਨੇ,
 ਪਰ ਜਦ ਵਜਸੀ ਚੋਟ ਦਮਾਮੇ,
 ਰਣ ਭੂਮੀ ਵਿੱਚ ਅੱਗੇ ਵਧ ਵਧ,
 ਤਿਲ-ਤਿਲ ਕਟੇ ਜਾਣਗੇ ਜੋ, ਖਬਰੇ ਮੈਂ ਉਹਨਾਂ ਚੋਂ ਹੋਸਾਂ।
 ਹੋਰ ਲੜਨ ਤੇ ਮੈਂ ਇਕ ਪਾਸੇ,
 ਬੈਠਾ ਵੇਖਾਂ ਰੰਗ ਤਮਾਸ਼ੇ,
 ਪਰ ਜਦ ਪੈਰ ਉਹਨਾਂ ਦੇ ਹਿਲਸਣ,
 ਪਿੱਛੇ ਉਨ੍ਹਾਂ ਦੇ ਜਾਵਣਗੇ ਜੋ, ਖਬਰੇ ਮੈਂ ਉਹਨਾਂ ਚੋਂ ਹੋਸਾਂ।
 ਅਜ ਬੈਠਾ ਵਿਚ ਘੁਪ ਹਨੇਰੇ,
 ਪਰ ਜਦ ਆਵਣਗੇ ਦਿਨ ਮੇਰੇ,
 ਦੁਨੀਆਂ ਦੇ ਵਿਚ ਸੂਰਜ ਵਾਂਙੂ,
 ਆਪਣਾ ਚਾਨਣ ਪਾਵਣਗੇ ਜੋ, ਖਬਰੇ ਮੈਂ ਉਨ੍ਹਾਂ ਚੋਂ ਹੋਸਾਂ।

-- ਡਾਕਟਰ ਹਰਕੀਰਤ ਸਿੰਘ

- ਅਮਰਦੀਪ ਪੰਜਾਬੀ ਪਾਠ ਮਾਲਾ ੭, ਡਾ: ਗੁਰਦਿਆਲ ਸਿੰਘ ਫੁਲ, ਅਮਰਦੀਪ ਪ੍ਰਕਾਸ਼ਨ ਜਲੰਧਰ; ਪੰਨਾ ੨੮

ਬਾਬਾ ਜੀ ਦੀ ਚੜ੍ਹਾਈ

ਚੜ੍ਹਿਆ ਬਾਬਾ ਦੀਪ ਸਿੰਘ ਹਥ ਪਕੜ ਭਵਾਨੀ।
 ਉਸ ਫੌਜ ਗੁਰਾਂ ਦੀ ਲਾਡਲੀ ਲੈ ਗਈ ਮਸਤਾਨੀ।
 ਉਸ ਸੱਦੀ ਵਾਜਾਂ ਮਾਰ ਕੇ ਲਾੜੀ ਕੁਰਬਾਨੀ।
 ਉਹ ਚਲਿਆ ਵਾਰਨ ਦੇਸ਼ ਤੋਂ ਜੋਬਨ ਤੇ ਜੁਆਨੀ।
 ਉਸ ਦਿਲ ਵਿਚ ਧਾਰੀ ਮੌਤ ਦੀ ਕਰਨੀ ਮਹਿਮਾਨੀ।
 ਉਸ ਮੋਢੇ ਭੱਥਾ ਪਾ ਲਿਆ ਦਸਮੇਸ਼ ਨਿਸ਼ਾਨੀ।
 ਉਹਦੇ ਮਥੇ ਦਿਸਣ ਤਿਉੜੀਆਂ ਜਿਉਂ ਹਰਫ ਕੁਰਾਨੀ।
 ਉਸਦੇ ਨੈਣ ਚੰਗੜੇ ਅਗ ਦੇ ਫੂਕਨ ਅਫ਼ਗਾਨੀ।
 ਉਸ ਸਮਝਿਆ ਜਗ ਨੂੰ ਨਾਸ਼ਵਾਨ ਝੂਠਾ ਤੇ ਰਾਨੀ।
 ਉਸ ਆਖਿਆ ਧਰਮ ਤੋਂ ਵਾਰਨੀ ਆਪਣੀ ਜ਼ਿੰਦਗਾਨੀ।
 ਝਟ ਸਿੰਘਾਂ ਨੂੰ ਲਲਕਾਰਿਆਂ ਯੋਧੇ ਲਾਸਾਨੀ।
 ਹੁਣ ਜਿਉਂਦੇ ਜਾਨ ਪੰਜਾਬ 'ਚੋਂ ਨਾ ਘਰੀਂ ਦੁਰਾਨੀ।
 'ਦਿਲਬਰ' ਯਾਦ ਕਰਾ ਦਿਓ ਤੁਰਕਾਂ ਨੂੰ ਨਾਨੀ।

- ਵਾਰਾਂ ਤੇ ਪ੍ਰਸੰਗ, ਗਿਆਨੀ ਦਇਆ ਸਿੰਘ ਦਿਲਬਰ, ਡਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ISBN 81-7601-706-X; P 175.

ਬਾਬਾ ਗੁਰਬਖਸ਼ ਸਿੰਘ

ਗਿਣਤੀ ਦੇ ਹੀ ਸਿੰਘ ਸਨ, ਅੰਮ੍ਰਿਤਸਰ ਦਰਬਾਰ
ਸੁਣੀ ਦੁਰਾਨੀ ਫੌਜ ਜਾਂ, ਆਉਂਦੀ ਕਈ ਹਜ਼ਾਰ
ਉਹਨਾਂ ਚੋਂ ਵੀ ਜਾਣ ਨੂੰ, ਹੋ ਪਏ ਕਈ ਤਿਆਰ
ਇਕ ਬਾਬਾ ਗੁਰਬਖਸ਼ ਸਿੰਘ, ਸੰਤ ਰੂਪ ਸਰਦਾਰ
ਸਾਮ੍ਹਣੇ ਤਖ਼ਤ ਅਕਾਲ ਦੇ, ਲੈ ਕੇ ਹਥ ਤਲਵਾਰ
ਕਰਨ ਲਗਾ ਅਰਦਾਸ ਉਹ, ਵਾਹਿਗੁਰੂ ਫ਼ਤਹਿ ਉਚਾਰ
ਇਹ ਵਰ ਬਖਸ਼ੋ ਸਤਿਗੁਰੂ! ਆਪਣੀ ਕਿਰਪਾ ਧਾਰ
'ਮੋਹਿ ਮਰਨੇ ਕਾ ਚਾਉ ਹੈ, ਮਰਉ ਤ ਹਰਿ ਕੇ ਦੁਆਰ'
ਸੀਸ ਹੋਵੇ ਪਰਵਾਨ ਜੇ, ਭੇਟ ਕਰਾਂ ਸੋ ਵਾਰ
ਨਿਭ ਜੇ ਮੇਰੀ 'ਸੀਤਲਾ', ਤੋੜ ਆਖਰੀ ਵਾਰ

ਵਾਰ

ਇਉਂ ਸੋਧ ਅਰਦਾਸਾ ਖ਼ਾਲਸੇ
ਰਾਹ ਵੈਰੀਆਂ ਦਾ ਰਹੇ ਨੇ ਤਕਾ
ਗਾਨੇ ਬੋਧੇ ਨੇ ਸ਼ਹੀਦੀਆਂ ਦੇ ਯੋਧਿਆਂ
ਲਾੜੀ ਮੌਤ ਦੇ ਵਰਨ ਦਾ ਚਾ
ਚੋਲੇ ਕੇਸਰੀ ਸਜਾਏ ਪਰਵਾਨਿਆਂ
ਰਹੇ ਜੋਤ ਕੁਰਬਾਨੀ ਦੀ ਜਗਾ
ਪਾਠ ਕਰੇ ਕੋਈ 'ਚੰਡੀ ਦੀ ਵਾਰ' ਦਾ
ਸਾਕਾ ਰਿਹਾ ਕੋਈ 'ਸਰਹਿੰਦ' ਦਾ ਸੁਣਾ
ਲੈ ਲੈ ਨਾਮ ਕੋਈ 'ਅਜੀਤ' ਤੇ 'ਜੁਝਾਰ' ਦਾ
ਸਾਖੀ ਰਿਹਾ 'ਚਮਕੌਰ' ਦੀ ਦੁਹਰਾ
ਕੋਈ ਮੱਥੇ ਨਾਲ ਲਾ ਲਾ 'ਸ੍ਰੀ ਸਾਹਿਬ' ਨੂੰ
ਮੁਖੋਂ ਰਿਹਾ 'ਜੈ, ਜੈ ਤੇਗੋ' ਗਾ
ਦੇਵੇ ਧੂਪ ਕੋਈ ਖੰਡੇ ਨੂੰ ਸੂਰਮਾ
ਰਿਹਾ ਸਗਨ 'ਮਹਾ ਕਾਲ' ਦੇ ਮਨਾ

ਤੰਦੀ ਖਿਚ ਖਿਚ ਜੋਹਵੇ ਕੋਈ ਕਮਾਨ ਨੂੰ
ਰਿਹਾ ਤੀਰ ਕੋਈ ਭੱਥੇ ਵਿੱਚ ਪਾ
ਕੋਈ ਗਜ਼ ਨਾਲ ਭਰੇ ਪਿਆ ਬੰਦੂਕ ਨੂੰ
ਰਿਹਾ ਨਾਗਣ ਕੋਈ ਲਿਸ਼ਕਾ
ਚਾ ਜਿੰਨ੍ਹਾਂ ਨੂੰ ਸ਼ਹੀਦੀਆਂ ਦਾ 'ਸੀਤਲਾ'
ਪੁਛ ਰਹੇ ਉਹ ਮੌਤ ਦਾ ਭਾ

- ਸੀਤਲ ਤਾਂਘਾਂ, ਗਿਆਨੀ ਸੋਹਣ ਸਿੰਘ ਸੀਤਲ, ਲਾਹੌਰ ਬੁਕ ਸ਼ਾਪ, ੨-ਲਾਜਪਤ ਰਾਇ ਮਾਰਕੀਟ, ਲੁਧਿਆਣਾ; ਪੰਨਾ ੭੩, ੭੪-੭੫

ਰਹਿਤ ਨਾਮਾ

ੴ ਸਤਿਗੁਰ ਪ੍ਰਸਾਦਿ
ਸ੍ਰੀ ਗੁਰੂ ਵਾਚ
ਚੋਪਈ
ਗੁਰ ਸਿਖ ਰਹਿਤ ਸੁਣਹੁ ਮੇਰੇ ਮੀਤ

ਉਠਿ ਪ੍ਰਭਾਤਿ ਕਰੇ ਹਿਤ ਚੀਤ॥੧॥
 ਵਾਹਿਗੁਰੂ ਪੁਨ ਮੰਤਰਹ ਜਾਪ
 ਕਰਿ ਇਸ਼ਨਾਨ ਪੜ੍ਹੇ ਜਪੁ ਜਾਪ॥੨॥
 ਦਰਸਨ ਕਰੇ ਮੇਰਾ ਪੂਨ ਆਏ
 ਅਦਬ ਸਿਉਂ ਬੈਠ ਗੁਰ ਹਿਤ ਚਿਤ ਲਾਏ॥੩॥
 ਤੀਨ ਪਹਿ ਜਪ ਬੀਤ ਜਾਣ
 ਕਥਾ ਸੁਣੇ ਗੁਰ ਹਿਤ ਚਿਤ ਲਾਣ॥੪॥
 ਸੰਧਿਆ ਸਮੇਂ ਸੁਣੇ ਰਹਿਰਾਸ
 ਕੀਰਤਨ ਕਥਾ ਸੁਣੇ ਹਰਿ ਜਾਸ॥੫॥
 ਇਨ ਮੇਂ ਨੇਮ ਜੋ ਏਕ ਕਰਾਏ
 ਸੋ ਸਿਖ ਅਮਰ ਪੁਰੀ ਮੇਂ ਜਾਏ॥੬॥
 ਪਾਂਚ ਨੇਮ ਪੁਰ ਸਿਖ ਜੋ ਧਾਰੈ
 ਇਕੀਸ ਕੁਲ ਕੁਟੰਬ ਕੇ ਤਾਰੈ॥੭॥
 ਤਾਰੇ ਕੁਟੰਬ ਮੁਕਤ ਸੇ ਹੋਏ
 ਜਨਮ ਮਰਨ ਨ ਪਾਵੇ ਸੋਏ॥੮॥

ਨੰਦ ਲਾਲ ਵਾਚ
 ਦੋਹਾ
 ਤੁਮ ਜੁ ਕਹਾ ਗੁਰ ਦੇਵ ਜੀ ਦਰਸਨ ਕਰ ਮੋਹਿ ਆਇ
 ਲਈਏ ਤੁਮਰਾ ਦਰਸ ਕਹਾਂ ਕਹੇ ਮੋਹਿ ਸਮਝਾਇ॥੯॥

ਸ੍ਰੀ ਗੁਰੂ ਵਾਚ
 ਦੋਹਾ
 ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿਤ ਲਾਇ
 ਨਿਰਗੁਣ ਸਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ॥੧੦॥

ਚੌਪਈ
 ਏਕ ਰੂਪ ਤਿਹ ਗੁਣ ਤੇ ਪਰੇ
 ਨੇਤ ਨੇਤ ਜਿਹ ਨਿਗਮ ਉਚਰੇ॥੧੧॥
 ਘਟਿ ਘਟਿ ਬਿਆਪਕ ਅੰਤਰ ਜਾਮੀ
 ਪੂਰ ਰਹਿਓ ਜਿਉਂ ਜਲ ਘਟ ਭਾਨੀ॥੧੨॥
 ਰੋਮ ਰੋਮ ਅਛਰ ਸੇ ਲਹੇ
 ਬਾਤ ਜਥਾਰਥ ਤੁਮ ਸੋਂ ਸਤਿ ਕਹੋ॥੧੩॥
 ਜੋ ਸਿਖ ਗੁਰ ਦਰਸਨ ਕੀ ਚਾਹਿ
 ਦਸਨ ਕਰੇ ਗ੍ਰੰਥ ਜੀ ਆਹਿ॥੧੪॥
 ਪਰਭਾਤ ਸਮੇਂ ਕਰਕੇ ਇਸ਼ਨਾਨ
 ਤੀਨ ਪਰਦਛਣਾਂ ਕਰੇ ਸੁਜਾਨ॥੧੫॥
 ਦੋਹਰਾ
 ਹਾਥ ਜੋੜ ਕਰ ਅਦਬ ਸੋਂ ਬੈਠੇ ਮੋਹਿ ਹਜ਼ੂਰ
 ਸੀਸ ਟੇਕ ਗੁਰੂ ਗ੍ਰੰਥ ਜੀ ਬਚਨ ਸੁਣੇ ਸੋ ਹਜ਼ੂਰ॥੧੬॥